

# ਮਲਟੀਕਲਚਰਿਜ਼ਮ, ਮੁਲਨਿਵਾਸੀ ਅਤੇ ਸ਼ਮੂਲੀਅਤ ਗ੍ਰਾਂਟ ਪ੍ਰੋਗਰਾਮ

## ਸੰਖੇਪ ਜਾਣਕਾਰੀ

ਮਲਟੀਕਲਚਰਿਜ਼ਮ, ਮੁਲਨਿਵਾਸੀ ਅਤੇ ਸ਼ਮੂਲੀਅਤ ਗ੍ਰਾਂਟ ਪ੍ਰੋਗਰਾਮ ਅਜਿਹੇ ਉੱਧਮਾਂ ਅਤੇ ਪ੍ਰੋਜੈਕਟਾਂ ਦੀ ਸਹਾਇਤਾ ਕਰਦੇ ਹਨ ਜੋ ਅੰਤਰ-ਸਭਿਆਚਾਰਕ ਜਾਗਰੂਕਤਾ ਅਤੇ ਸਮਝ ਦੇ ਕੇ ਬਹੁ-ਸਭਿਆਚਾਰਕਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਅਤੇ ਪ੍ਰੋਜੈਕਟਾਂ ਦਾ ਸਮਰਥਨ ਕਰਨ। ਪ੍ਰੋਗਰਾਮ ਸਾਰੇ ਪ੍ਰਾਂਤ ਦੇ ਸਮੂਹਾਂ ਵਿੱਚ ਸਭਿਆਚਾਰਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਅਲਬਰਟਾ ਦੇ ਸਵਦੇਸ਼ੀ ਅਤੇ ਬਹੁਸਭਿਆਚਾਰਕ ਸਮਾਜ ਦੀ ਕਦਰ ਅਤੇ ਜਸ਼ਨ ਮਨਾਉਂਦਾ ਹੈ। ਪ੍ਰੋਗਰਾਮ ਇੱਕ ਅਜਿਹਾ ਸੁਭਾ ਬਣਾਉਣ ਲਈ ਯਤਨਸ਼ੀਲ ਹੈ ਜਿੱਥੇ ਲੋਕ ਸਾਂਝ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੇ ਸਭਿਆਚਾਰ ਅਤੇ ਵਿਰਾਸਤ ਦੀ ਕਦਰ ਕੀਤੀ ਜਾਂਦੀ ਹੈ।

ਫੰਡਿੰਗ ਦੀਆਂ 2 ਖਾਸ ਕਿਸਮਾਂ ਹਨ :

- ਮਲਟੀਕਲਚਰਿਜ਼ਮ ਅਤੇ ਸ਼ਮੂਲੀਅਤ
- ਸਵਦੇਸ਼ੀ

\* ਨੋਟ: ਦੋਵੇਂ ਫੰਡਿੰਗ ਕਿਸਮਾਂ ਮਲਟੀਕਲਚਰਿਜ਼ਮ, ਮੁਲਨਿਵਾਸੀ ਅਤੇ ਸ਼ਮੂਲੀਅਤ ਗ੍ਰਾਂਟ ਪ੍ਰੋਗਰਾਮ ਦੇ ਨਿਰਦੇਸ਼, ਬਿਨੇਪੱਤਰ ਅਤੇ ਰਿਪੋਰਟਿੰਗ ਲੋੜਾਂ ਦਾ ਪਾਲਣਾ ਕਰਨਗੀ। ਬਿਨੇਕਾਰਾਂ ਨੂੰ ਅਰਜੀ ਭਰਨ ਤੋਂ ਪਹਿਲਾਂ ਫੰਡਿੰਗ ਦੀ ਕਿਸਮ ਪਤਾ ਕਰਨ ਦੀ ਲੋੜ ਹੈ।

## ਫੰਡਿੰਗ

ਵੱਧ ਤੋਂ ਵੱਧ ਫੰਡਿੰਗ ਰਾਸ਼ੀ \$25,000 ਹੈ।

### ਮੈਚਿੰਗ ਲੋੜਾਂ:

ਪ੍ਰੋਗਰਾਮ ਫੰਡਿੰਗ ਮੈਚਿੰਗ ਅਧਾਰ ਤੇ ਪ੍ਰਵਾਨਿਤ ਹੈ। ਬਿਨੈਕਾਰ ਨੂੰ ਪ੍ਰੋਜੈਕਟ ਦੇ ਖਰਚਿਆਂ ਲਈ ਗ੍ਰਾਂਟ ਬੇਨਤੀ ਦੇ ਬਰਾਬਰ ਜਾਂ ਵੱਧ ਦੀ ਰਕਮ ਦਾ ਯੋਗਦਾਨ ਦਿੱਤਾ ਹੋਣਾ ਚਾਹੀਦਾ ਹੈ। ਮੈਚਿੰਗ ਫੰਡਿੰਗ ਕੈਸ਼ ਅਤੇ ਡੋਨੇਟਿਡ ਲੇਬਰ ਦੇ ਰੂਪ ਵਿੱਚ ਹੋਵੇ। (\$20/ਘੰਟਾ ਅਨਸਕਿੱਲਡ, \$35/ਘੰਟਾ ਸਕਿੱਲਡ), ਅਤੇ /ਜਾਂ ਡੋਨੇਟਿਡ ਵਸਤਾਂ/ਸੇਵਾਵਾਂ (ਨਿਰਪੱਖ ਮਾਰਕੀਟ ਮੁੱਲ ਤੇ ਨਿਰੀਖਣ), ਜਾਂ, ਸਾਰੇ ਪ੍ਰੋਜੈਕਟ ਨਾਲ ਸਿੱਧੇ ਤੌਰ ਤੇ ਸਬੰਧਿਤ ਹੋਣ।

## ਯੋਗ ਸੰਸਥਾਵਾਂ

- ਹੇਠ ਲਿਖਿਆਂ ਵਿੱਚੋਂ ਕਿਸੇ ਐਕਟ ਹੇਠ ਰਜਿਸਟਰ ਅਤੇ ਵਧੀਆ ਸਥਿਤੀ ਵਾਲੀਆਂ ਕਮਿਊਨਿਟੀ ਸੰਸਥਾਵਾਂ:

ਸੁਬਾਈ ਲੈਜੀਸਲੇਸ਼ਨ (ਅਲਬਰਟਾ)

- ਐਗਰੀਕਲਚਰ ਸੁਸਾਇਟੀ ਐਕਟ
- ਬਿਜ਼ਨਸ ਕਾਰਪੋਰੇਸ਼ਨ ਐਕਟ ਦਾ ਪਾਰਟ 21 – ਵਾਧੂ ਸੁਬਾਈ ਕਾਰਪੋਰੇਸ਼ਨ\*
- ਕੰਪਨੀ ਐਕਟ ਪਾਰਟ 9 (ਗੈਰ ਲਾਭ ਸੰਸਥਾਵਾਂ)
- ਲਾਇਬ੍ਰੇਰੀਜ਼ ਐਕਟ
- ਸੋਸਾਇਟੀਜ਼ ਐਕਟ ਆਫ ਅਲਬਰਟਾ
- ਸਪੈਸ਼ਲ ਐਕਟ ਆਫ ਅਲਬਰਟਾ ਲੈਜੀਸਲੇਚਰ

ਸੰਘੀ ਲੈਜੀਸਲੇਸ਼ਨ(ਕਨੂਨ)

- ਕਨੇਡਾ ਪਾਰਲੀਮੈਂਟ ਦਾ ਸਪੈਸ਼ਲ ਐਕਟ
- ਇੰਕਮ ਟੈਕਸ ਐਕਟ (ਕਨੇਡਾ ਦਾ ਅਲਬਰਟਾ ਵਿੱਚ ਚੱਲਣ ਵਾਲਾ (ਚੈਰੀਟੀਜ਼))

- ਅਲਬਰਟਾ ਵਿੱਚ ਫਸਟ ਨੇਸ਼ਨ ਅਤੇ ਮੇਟੀ ਸੈਟਲਮੈਂਟ
- ਯੂਨੀਵਰਸਿਟੀ, ਕਾਲਜ ਜਾਂ ਸੰਸਥਾ ਜਿਹੜੀ ਅਲਬਰਟਾ ਦੇ ਪੇਸਟ ਮੈਕਡਰੀ ਲਰਨਿੰਗ ਐਕਟ ਹੇਠ ਪ੍ਰਭਾਸ਼ਿਤ ਹੋਵੇ।

\*ਅਲਬਰਟਾ ਦਾ ਪੱਕਾ ਪਤਾ ਹੋਵੇ ਜਿਸਦੀ ਸੰਸਥਾ ਦੇ ਮੈਂਬਰ ਵੱਲੋਂ ਸਮੇ ਸਮੇ ਤੇ ਨਿਗਰਾਨੀ ਹੋ ਸਕੇ।

## ਪ੍ਰੋਗਰਾਮ ਦੇ ਨਤੀਜੇ

ਪ੍ਰੋਜੈਕਟ ਇੱਕ ਜਾਂ ਵਧੇਰੇ ਪ੍ਰੋਗਰਾਮ ਨਤੀਜਿਆਂ ਨੂੰ ਪੂਰਾ ਕਰਦਾ ਹੋਵੇ :

- ਅਲਬਰਟਨਜ਼ ਹੋਰ ਸੱਭਿਆਚਾਰ ਜਾਂ ਸੱਭਿਆਚਾਰਕ ਵਿਭਿੰਨਤਾ ਦੀ ਸਮਝ ਰੱਖਦੇ ਹਨ
- ਅਲਬਰਟਨਜ਼ ਪੱਖਪਾਤ ਦੇ ਅਸਰ ਤੋਂ ਜਾਣੂ ਹਨ ਅਤੇ ਇਕੱਠੇ ਇਹ ਰੁਕਾਵਟਾਂ ਖਤਮ ਕਰਨ ਲਈ ਕੰਮ ਕਰ ਸਕਦੇ ਹਨ।
- ਸੁਆਗਤੀ ਅਤੇ ਸ਼ਮੂਲੀਅਤ ਭਾਈਚਾਰੇ ਦੀ ਸਿਰਜਣਾ ਕਰਕੇ ਅਲਬਰਟਨਜ਼ ਵਿੱਭਿੰਨ ਪਿਛੋਕੜਾਂ ਦੀ ਕਦਰ ਕਰਦੇ ਹਨ
- ਅਲਬਰਟਨਜ਼ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀ ਕਦਰ ਕਰਦੇ ਹਨ।

## ਪ੍ਰੋਜੈਕਟ ਦੀਆਂ ਕਿਸਮਾਂ

- **ਟ੍ਰੇਨਿੰਗ ਅਤੇ ਸਿੱਖਿਆ**, ਸਭਿਆਚਾਰਕ ਜਾਗਰੂਕਤਾ ਵਧਾਉਣ ਦੀਆਂ ਪਹਿਲਕਦਮੀਆਂ ਅਤੇ / ਜਾਂ ਅਲਬਰਟਾ ਨੂੰ ਵਿਤਕਰੇ ਦੇ ਪ੍ਰਭਾਵਾਂ ਨੂੰ ਸਮਾਜ ਵਿੱਚ ਵਿਅਕਤੀਆਂ ਦੀ ਪੂਰੀ ਭਾਗੀਦਾਰੀ ਲਈ ਇੱਕ ਰੁਕਾਵਟ ਵਜੋਂ ਸਮਝਣ ਵਿੱਚ ਸਹਾਇਤਾ ਸ਼ਾਮਲ ਕਰਦੇ ਹਨ:
  - ਵਰਕਸ਼ਾਪਾਂ, ਗੋਲ ਮੇਜ਼ ਕਾਨਫਰੰਸਾਂ, ਕਮਿਊਨਿਟੀ ਗੱਲਬਾਤ, ਸੋਸ਼ਲ ਮੀਡੀਆ ਪਹਿਲ ਕਦਮੀਆਂ, ਸਰੋਤ ਜਾਂ ਕਮਿਊਨਿਟੀ ਲਈ ਸਹਾਇਤਾ ਟੂਲ ਮੁਹੱਈਆ ਕਰਨੇ।
- ਵੱਖ ਵੱਖ ਗਤੀਵਿਧੀਆਂ ਦੁਆਰਾ **ਕਮਿਊਨਿਟੀ ਸਮਰੱਥਾ** ਵਧਾਉਣਾ:
  - ਵਧੀਆ ਤਰੀਕੇ, ਸੋਚ ਅਤੇ ਸੂਚਨਾ ਸਾਂਝੀ ਕਰਨੀ।
  - ਮਲਟੀਕਲਚਰਿਜ਼ਮ, ਸੱਭਿਆਚਾਰਕ ਅਦਾਨ ਪ੍ਰਦਾਨ ਅਤੇ ਸ਼ਮੂਲੀਅਤ ਦੇ ਵਿਕਾਸ ਦੇ ਤਰੀਕਿਆਂ ਦਾ ਸਮਰੱਥਾ ਕਰਨਾ।
  - ਇਨ੍ਹਾਂ ਪਹਿਲਕਦਮੀਆਂ ਜਾਂ ਪ੍ਰੋਗਰਾਮਾਂ ਤੱਕ ਪਹੁੰਚਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਮੌਜੂਦਾ ਪਹਿਲਕਦਮੀ ਅਤੇ ਪ੍ਰੋਗਰਾਮਾਂ ਦਾ ਮੁਲਾਂਕਣ ਕਰਨਾ।
  - ਭਾਈਚਾਰੇ ਦੇ ਸਮਰੱਥਾ, ਮਾਹਰਾਂ / ਬਜ਼ੁਰਗਾਂ ਅਤੇ ਪ੍ਰੋਜੈਕਟ ਵਿੱਚ ਭਾਗੀਦਾਰਾਂ ਨੂੰ ਸ਼ਾਮਲ ਕਰਨਾ।

ਕਮਿਊਨਿਟੀ ਸਮਾਗਮਾਂ ਰਾਹੀਂ ਸਭਿਆਚਾਰਕ ਜਾਗਰੂਕਤਾ ਵਧਾਉਣਾ ਜੋ ਵਿਭਿੰਨ ਲੋਕਾਂ ਦੀ ਸ਼ਮੂਲੀਅਤ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਦੇ ਹਨ ਅਤੇ ਅਲਬਰਟਾ ਦੇ ਸਵਦੇਸ਼ੀ ਅਤੇ ਬਹੁਸਭਿਆਚਾਰਕ ਤਾਣੇ-ਬਾਣੇ ਦਾ ਸਤਕਾਰ ਕਰਦੇ ਹਨ।

ਕਮਿਊਨਿਟੀ ਸਮਾਗਮ ਜੋ ਹੇਠਾਂ ਦੱਸੇ ਅਨੁਸਾਰ ਪ੍ਰਦਰਸ਼ਨ ਕਰਨ ਉਹ ਵਿਚਾਰੇ ਜਾਣਗੇ:

- ਸਮਾਰੋਹ ਦੇ ਵਿਕਾਸ ਅਤੇ ਸਪੁਰਦਗੀ ਵਿੱਚ ਇਕ ਤੋਂ ਵੱਧ ਸਭਿਆਚਾਰਕ ਸਮੂਹਾਂ ਦੀ ਸ਼ਮੂਲੀਅਤ, ਉਤਸ਼ਾਹ ਵਧਾਉਣਾ ਅਤੇ ਦਰਸਾਉਣਾ
- ਅਜਿਹੇ ਸਮਾਗਮ ਜਿਹੜੇ ਭਾਈਚਾਰੇ ਦੇ ਲੋਕਾਂ ਵਿੱਚ ਵਿੱਭਿੰਨਤਾ ਪ੍ਰਤੀ ਸਮਝ ਅਤੇ ਜਾਗਰੂਕਤਾ ਪੈਦਾ ਕਰਦੇ ਹੋਣ।
- ਹੋਰ ਸੱਭਿਆਚਾਰਾਂ ਨੂੰ ਸਮਾਗਮਾਂ ਸ਼ਾਮਲ ਹੋਣ ਲਈ ਸਰਗਰਮੀ ਨਾਲ ਸੱਦਾ
- ਆਮ ਜਨਤਾ ਲਈ ਹਾਜਰੀ ਖੁੱਲੀ ਹੋਵੇ

## ਇੰਨਾਂ ਪ੍ਰੋਜੈਕਟਾਂ ਨੂੰ ਵਧੇਰੇ ਤਰਜੀਹ ਦਿੱਤੀ ਜਾਵੇਗੀ:

- ਸਭ ਤੋਂ ਉੱਤਮ ਦਿਸ਼ਾ-ਨਿਰਦੇਸ਼ਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ
- ਸਲਾਨਾ ਬਜਟ \$500,000 ਤੋਂ ਘੱਟ ਹੋਵੇ।
- ਪਹਿਲਾਂ ਅਲਬਰਟਾ ਸਰਕਾਰ ਤੋਂ ਕੋਈ ਫੰਡਿੰਗ ਨਾਂ ਲਈ ਹੋਵੇ
- ਇਸਦੇ ਵਿਕਾਸ ਕਾਰਸ਼ੀਲਤਾ ਅਤੇ ਫੇਲੋ ਆੱਪ(ਜਾਂਚ) ਵਿੱਚ ਵਿੱਭਿੰਨ ਭਾਈਚਾਰਕ ਹਿੱਸੇਦਾਰ ਸੰਸਥਾਵਾਂ ਦੀ ਭੂਮੀਕਾ।

## ਜਰੂਰੀ ਤਰੀਕਾਂ

ਅਰਜੀ ਭਰਨ ਦੀ ਆਖਰੀ ਮਿਤੀ:

- ਇੰਨਟੇਕ 1 - ਮਾਰਚ 1
- ਇੰਨਟੇਕ 2 - ਸਤੰਬਰ 1

ਨੋਟੀਫਿਕੇਸ਼ਨ ਡੇਟ:

- ਇੰਨਟੇਕ 1 - ਅਗਸਤ
- ਇੰਨਟੇਕ 2 - ਫਰਵਰੀ

## ਜਮਾਂ ਕਰਨ ਤੋਂ ਪਹਿਲਾਂ

ਕਿਰਪਾ ਕਰਕੇ ਮਲਟੀਕਲਚਰਿਜ਼ਮ, ਮੂਲਨਿਵਾਸੀ ਅਤੇ ਸ਼ਮੂਲੀਅਤ ਪ੍ਰੋਗਰਾਮ ਦੀ ਸਮੀਖਿਆ ਕਰੋ।

ਦਿਸ਼ਾ ਨਿਰਦੇਸ਼ ਅਤੇ ਅਰਜੀ ਲਈ ਟੂਲ

<https://www.alberta.ca/multiculturalism-indigenous-and-inclusion-grant-program.aspx> ਤੇ ਵੇਖੋ। ਅਰਜੀ ਵਿੱਚ

ਸਹਾਇਤਾ ਟੂਲ ਅਰਜੀ ਭਰਨ ਦੇ ਨੁਕਤੇ, ਚੈੱਕ ਲਿਸਟ, ਪ੍ਰੀਭਾਸ਼ਾਵਾਂ ਅਤੇ ਪ੍ਰੋਜੈਕਟ ਦੀਆਂ ਉਦਾਹਰਣਾਂ ਬਾਰੇ ਦੱਸਣਗੇ।

## ਅਰਜੀ ਜਮਾ ਕਰਾਉਣਾ

ਈਮੇਲ (ਤਰਜੀਹ): [MIIGProgram@gov.ab.ca](mailto:MIIGProgram@gov.ab.ca)

ਮੇਲ:

ਮਲਟੀਕਲਚਰਿਜ਼ਮ, ਮੂਲਨਿਵਾਸੀ ਅਤੇ ਸ਼ਮੂਲੀਅਤ ਗ੍ਰਾਂਟ ਪ੍ਰੋਗਰਾਮ  
ਅਲਬਰਟਾ ਕਲਚਰ, ਮਲਟੀਕਲਚਰ ਅਤੇ ਸਟੇਟਸ ਆਫ ਵਿਮੈਨ  
ਸਵੀਟ 212, 17205 – 106A ਐਵੇਨਿਊ  
ਐਡਮਿੰਟਨ, ਅਲਬਰਟਾ T5S 1M7

## ਸੰਪਰਕ ਜਾਣਕਾਰੀ

ਟੋਲ ਫਰੀ: 1-800-642-3855

ਵੈੱਬਸਾਈਟ: [alberta.ca/multiculturalism-indigenous-and-inclusion-grant-program.aspx](https://www.alberta.ca/multiculturalism-indigenous-and-inclusion-grant-program.aspx)